

ਤੁਰੰਤ ਰਿਲੀਜ਼ ਲਈ

## ਸਿਟੀ ਦਾ ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ, 2021 ਵਿੱਚ ਵਰਚੁਅਲ ਤੌਰ ਤੇ ਦੁਬਾਰਾ ਹੋ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (2 ਜੁਲਾਈ, 2021) – ਸਿਟੀ ਆਫ ਬ੍ਰੈਂਪਟਨ ਦਾ ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ (Nurturing Neighbourhoods Program), ਬੁੱਧਵਾਰ, 7 ਜੁਲਾਈ, 2021 ਨੂੰ ਸ਼ੁਰੂ ਹੋ ਰਿਹਾ ਹੈ। ਇਸ ਸਾਲ ਦੁਬਾਰਾ, ਸਟਾਫ਼ ਅਤੇ ਨਿਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ, ਪ੍ਰੋਗਰਾਮ ਔਨਲਾਈਨ ਕੀਤਾ ਜਾਵੇਗਾ।

ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ ਦਾ ਉਦੇਸ਼, ਨਾਗਰਿਕਾਂ ਦੀ ਸ਼ਮੂਲੀਅਤ ਨੂੰ ਬਿਹਤਰ ਬਣਾਉਣਾ, ਨਿਵਾਸੀਆਂ ਨੂੰ ਆਪਣੇ ਨੇਬਰਹੁੱਡ ਨੂੰ ਬਿਹਤਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਵਿੱਚ ਸਮਰੱਥ ਬਣਾਉਣਾ ਅਤੇ ਉਹਨਾਂ ਨੂੰ ਵਸੀਲਿਆਂ ਨਾਲ ਜੋੜਨਾ ਹੈ। ਨਿਵਾਸੀਆਂ ਵਾਸਤੇ ਆਪਣੇ ਨੇਬਰਹੁੱਡ ਬਾਰੇ ਹੋਰ ਜਾਣਨ ਅਤੇ ਉਹਨਾਂ ਲਈ ਕੀ ਮਹੱਤਵਪੂਰਣ ਹੈ, ਉਸਨੂੰ ਔਨਲਾਈਨ ਸਾਂਝਾ ਕਰਨ ਲਈ ਤਿੰਨ ਨਵੇਂ ਤਰੀਕੇ ਹੋਣਗੇ:

- ਵਰਚੁਅਲ (ਆਭਾਸੀ) ਵਾੱਕਸ – 15 ਪਹਿਲਾਂ ਤੋਂ ਰਿਕਾਰਡ ਕੀਤੇ ਗਏ ਟੂਰ, ਨਿਯਤ ਤਾਰੀਖਾਂ ਨੂੰ ਸਿਟੀ ਦੀ ਵੈਬਸਾਈਟ ਤੇ ਪੋਸਟ ਕੀਤੇ ਜਾਣਗੇ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਹਨਾਂ ਟੂਰਾਂ ਵਿੱਚ ਵਰਚੁਅਲ ਤੌਰ ਤੇ ਹਿੱਸਾ ਲੈਣ ਜਾਂ ਸਰੀਰਕ ਦੂਰੀ ਕਾਇਮ ਰੱਖਦੇ ਹੋਏ, ਵਿਅਕਤੀਗਤ ਰੂਪ ਨਾਲ ਇਕੱਲੇ ਇਹਨਾਂ ਟੂਰਾਂ ਵਿੱਚ ਹਿੱਸਾ ਲੈਣ ਲਈ, ਪ੍ਰਦਾਨ ਕੀਤੇ ਗਏ ਟੂਲਸ ਦੀ ਵਰਤੋਂ ਕਰਨ।
- ਨੇਬਰਹੁੱਡ ਸਰਵੇਖਣ – ਸਿਟੀ, ਕਮਿਊਨਿਟੀ ਦੇ ਨੇਬਰਹੁੱਡਸ ਨੂੰ ਸਮਝਣਾ ਚਾਹੁੰਦੀ ਹੈ ਅਤੇ ਇਹ ਜਾਣਨਾ ਚਾਹੁੰਦੀ ਹੈ ਕਿ ਨਿਵਾਸੀ, ਉਹਨਾਂ ਅੰਦਰ ਆਪਸੀ ਵਿਹਾਰ ਕਿਵੇਂ ਕਰਦੇ ਹਨ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ।
- ਔਨਲਾਈਨ ਮੈਪਿੰਗ ਟੂਲ – ਇੱਕ ਔਨਲਾਈਨ ਮੈਪਿੰਗ ਟੂਲ ਦੇ ਨਾਲ, ਨਿਵਾਸੀ ਆਪਣੀਆਂ ਮਨਪਸੰਦ ਥਾਵਾਂ, ਚਿੰਤਾਵਾਂ ਅਤੇ ਤਬਦੀਲੀਆਂ ਨੂੰ ਪਛਾਣ ਸਕਣਗੇ, ਜੋ ਉਹ ਪੂਰੇ ਸ਼ਹਿਰ ਵਿੱਚ ਦੇਖਣਾ ਚਾਹੁੰਦੇ ਹਨ।

ਨਰਚਰਿੰਗ ਨੇਬਰਹੁੱਡਸ ਬਾਰੇ ਹੋਰ ਜਾਣਕਾਰੀ ਅਤੇ ਵਰਚੁਅਲ ਨੇਬਰਹੁੱਡ ਵਾੱਕਸ ਦੀ ਪੂਰੀ ਸੂਚੀ ਲਈ, [www.brampton.ca/neighbourhoods](http://www.brampton.ca/neighbourhoods) ਤੇ ਜਾਓ।

### 2020 ਦਾ ਪ੍ਰੋਗਰਾਮ

ਪਿਛਲੇ ਸਾਲ, ਸਿਟੀ ਨੇ ਬ੍ਰੈਂਪਟਨ ਵਾਸੀਆਂ ਨੂੰ ਸ਼ਾਮਲ ਕਰਨ ਅਤੇ ਸਿਵਿਕ ਕਮਿਊਨਿਟੀ ਬਣਾਉਣ ਵਾਸਤੇ ਉਤਸ਼ਾਹਿਤ ਕਰਨ ਲਈ, ਪੂਰੇ ਬ੍ਰੈਂਪਟਨ ਵਿੱਚ 15 ਨੇਬਰਹੁੱਡਸ ਦੇ ਵਰਚੁਅਲ ਟੂਰ ਕੀਤੇ ਸਨ। 400 ਤੋਂ ਵੱਧ ਨਿਵਾਸੀਆਂ ਨੇ, 2020 ਵਿੱਚ ਨਰਚਰਿੰਗ ਨੇਬਰਹੁੱਡਸ ਪ੍ਰੋਗਰਾਮ ਦੇ ਦੁਆਰਾ ਆਪਣੀ ਕਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਸਕਿਰਿਆ ਭੂਮਿਕਾ ਨਿਭਾਈ ਸੀ। ਸਿਟੀ ਨੂੰ 400 ਤੋਂ ਵੱਧ ਸਰਵੇਖਣ ਜਵਾਬ ਮਿਲੇ ਸਨ ਅਤੇ 400 ਤੋਂ ਵੱਧ ਲੋਕਾਂ ਨੇ ਔਨਲਾਈਨ ਮੈਪਿੰਗ ਟੂਲ (Online Mapping Tool) ਪਿਨ ਕੀਤਾ ਸੀ। 2020 ਦੇ ਨਤੀਜਿਆਂ ਬਾਰੇ ਹੋਰ ਜਾਣਕਾਰੀ ਲਈ, [www.brampton.ca/neighbourhoods](http://www.brampton.ca/neighbourhoods) ਤੇ ਜਾਓ।

### ਹਵਾਲੇ

“ਸਾਡੇ ਨਿਵਾਸੀ ਮਾਹਰ ਹੁੰਦੇ ਹਨ, ਜਦੋਂ ਉਹਨਾਂ ਨੇਬਰਹੁੱਡਸ ਦੀ ਗੱਲ ਆਉਂਦੀ ਹੈ, ਜਿਹਨਾਂ ਨੂੰ ਉਹ ਘਰ ਆਖਦੇ ਹਨ। ਆਪਣੀ ਕਮਿਊਨਿਟੀ ਬਾਰੇ ਉਹਨਾਂ ਨੂੰ ਕੀ ਪਸੰਦ ਹੈ ਅਤੇ ਉਹ ਕਿਸ ਚੀਜ਼ ਵਿੱਚ ਤਬਦੀਲੀਆਂ ਚਾਹੁੰਦੇ ਹਨ, ਇਸ ਬਾਰੇ ਉਹਨਾਂ ਦੇ ਸੁਝਾਅ ਬਹੁਮੁੱਲੇ ਹਨ। ਪਿਛਲੇ ਸਾਲ ਦੇ ਨਰਚਰਿੰਗ ਨੇਬਰਹੁੱਡਸ

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਨਿਵਾਸੀਆਂ ਦਾ ਧੰਨਵਾਦ। ਮੈਂ ਇਸ ਸਾਲ ਦੇ 15 ਨੋਬਰਹੁੱਡਸ ਦੇ ਨਿਵਾਸੀਆਂ ਨੂੰ ਸ਼ਾਮਲ ਹੋਣ ਦੀ ਸਲਾਹ ਦਿੰਦਾ ਹਾਂ।  
ਤੁਹਾਡੀ ਰਾਇ ਮਹੱਤਵਪੂਰਣ ਹੈ ਅਤੇ ਤੁਸੀਂ ਸਾਡੇ ਸ਼ਹਿਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਜਦੋਂ ਸੂਬੇ ਨੇ ਹੌਲੀ-ਹੌਲੀ ਸ਼ਹਿਰ ਨੂੰ ਦੁਬਾਰਾ ਖੋਲਣਾ ਜਾਰੀ ਰੱਖਿਆ ਹੈ ਅਤੇ ਅਸੀਂ ਕੋਵਿਡ-19 ਮਹਾਂਮਾਰੀ ਤੋਂ ਬਹਾਲੀ ਵੱਲ ਵਧ ਰਹੇ ਹਾਂ, ਤਾਂ ਸਿਟੀ ਆਫ ਬ੍ਰੈਂਪਟਨ ਵਿਖੇ ਸਾਡੀ ਕਮਿਊਨਿਟੀ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਣ ਹੈ। ਨਿਵਾਸੀਆਂ ਨੂੰ ਇਸ ਸਾਲ ਦੇ ਨਰਚਰਿੰਗ ਨੋਬਰਹੁੱਡਸ ਖੇਤਰਾਂ ਦਾ ਵਰਚੁਅਲ ਤੌਰ ਤੇ ਟੂਰ ਕਰਨ ਅਤੇ ਸਾਡੇ ਲੋਕਲ ਨੋਬਰਹੁੱਡਸ ਬਾਰੇ ਐਨਲਾਈਨ ਆਪਣੇ ਸੁਝਾਅ ਪ੍ਰਦਾਨ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਤੁਹਾਡੇ ਵਿਚਾਰ ਮਹੱਤਵਪੂਰਣ ਹਨ ਅਤੇ ਤੁਸੀਂ ਸਥਿਰ ਅਤੇ ਸੰਪੂਰਨ ਕਮਿਊਨਿਟੀਜ਼ ਬਣਾਉਣ ਵਿੱਚ ਸਾਡੀ ਮਦਦ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹੋ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਨਰਚਰਿੰਗ ਨੋਬਰਹੁੱਡਸ ਨਿਵਾਸੀਆਂ ਨੂੰ ਇਸ ਬਾਰੇ ਸੁਝਾਅ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਜਿਸਨੂੰ ਜਗ੍ਹਾ ਨੂੰ ਉਹ ਘਰ ਆਖਦੇ ਹਨ, ਉਸ ਬਾਰੇ ਉਹਨਾਂ ਨੂੰ ਕੀ ਪਸੰਦ ਹੈ। ਨਾਲ ਹੀ, ਇਹ ਸਿਟੀ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਨ ਦਾ ਮੌਕਾ ਅਤੇ ਲੋਕਲ ਤੌਰ ਤੇ ਤਬਦੀਲੀ ਵਾਸਤੇ ਪ੍ਰੇਰਨਾ ਦਿੰਦਾ ਹੈ। ਅਸੀਂ ਬ੍ਰੈਂਪਟਨ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸਾਲ ਦੇ ਨਰਚਰਿੰਗ ਨੋਬਰਹੁੱਡਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਆਪਣੀ ਕਮਿਊਨਿਟੀ ਵਿੱਚ ਵਾਧਾ ਕਰਨ ਵਿੱਚ ਸ਼ਾਮਲ ਹੋਣ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ, ਅਸੀਂ ਅਜਿਹਾ ਸ਼ਹਿਰ ਬਣਾਉਣ ਲਈ ਵਚਨਬੱਧ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ ਅਤੇ ਜਿਸ ਉੱਤੇ ਸਾਡੀ ਵੱਨ-ਸੁਵੰਨੀ ਕਮਿਊਨਿਟੀ ਨੂੰ ਘਰ ਆਖਣ ਤੇ ਮਾਣ ਹੋਵੇ। ਅਸੀਂ ਨਰਚਰਿੰਗ ਨੋਬਰਹੁੱਡਸ ਪ੍ਰੋਗਰਾਮ ਦੇ ਦੁਆਰਾ, ਇਸ ਸਾਲ ਦੁਬਾਰਾ ਸਾਡੇ ਨਿਵਾਸੀਆਂ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ। ਅਸੀਂ ਉਹਨਾਂ ਨਿਵਾਸੀਆਂ ਦੇ ਬੇਹੱਦ ਧੰਨਵਾਦੀ ਹਾਂ, ਜਿਹਨਾਂ ਨੇ ਪਿਛਲੇ ਸਾਲ ਇਸ ਵਿੱਚ ਹਿੱਸਾ ਲਿਆ ਸੀ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਆਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)